



ਵਿਵਹਾਰ ਕੋਡ

ਬੱਚਿਆਂ ਲਈ ਢੁੱਕਵਾਂ ਰੂਪ

ਵਿਵਹਾਰ ਸੰਹਿਤਾ: ਪ੍ਰਤੀਯੋਗੀ ਖੇਡ



ਵਿਵਹਾਰ ਸੰਹਿਤਾ ਕੀ ਹੈ ਅਤੇ ਇਹ ਕਦੋਂ ਲਾਗੂ ਹੁੰਦਾ ਹੈ?

ਟੈਨਿਸ ਆਸਟ੍ਰੇਲੀਆ ਅਤੇ ਇਸਦੇ ਸਾਰੇ ਕਲੱਬ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਟੈਨਿਸ ਖੇਡਣ ਸਮੇਂ ਹਰ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ, ਸੁਆਗਤ ਕੀਤਾ ਜਾਂਦਾ ਅਤੇ ਸ਼ਾਮਲ ਮਹਿਸੂਸ ਕਰੇ, ਨਾਲ ਹੀ ਉਨ੍ਹਾਂ ਲਈ ਇਹ ਇੱਕ ਮਜ਼ੇਦਾਰ ਤਜਰਬਾ ਵੀ ਹੋਵੇ। ਇਹ ਵਿਵਹਾਰ ਸੰਹਿਤਾ ਇਹ ਯਕੀਨੀ ਬਣਾਉਣ ਵਿੱਚ ਮੱਦਦ ਕਰਦਾ ਹੈ ਅਤੇ ਇਹ ਇੱਕ ਮਾਰਗਦਰਸ਼ਕ ਹੈ ਕਿ ਆਸਟ੍ਰੇਲੀਆ ਵਿੱਚ ਟੈਨਿਸ ਟੂਰਨਾਮੈਂਟਾਂ ਅਤੇ ਮੁਕਾਬਲਿਆਂ ਦੌਰਾਨ ਹਰੇਕ ਵਿਅਕਤੀ ਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ।

ਇਹ ਸੰਹਿਤਾ ਲਾਗੂ ਹੁੰਦਾ ਹੈ ਭਾਵੇਂ ਤੁਸੀਂ ਆਸਟ੍ਰੇਲੀਆ ਵਿੱਚ ਕਿਸੇ ਵੀ ਪ੍ਰਤੀਯੋਗੀ ਟੈਨਿਸ ਈਵੈਂਟ ਦੌਰਾਨ ਖੇਡ ਰਹੇ ਹੋ, ਕੇਚਿੰਗ ਦੇ ਰਹੇ ਹੋ, ਦੇਖ ਰਹੇ ਹੋ, ਕੰਮ ਕਰ ਰਹੇ ਜਾਂ ਮੱਦਦ ਕਰ ਰਹੇ ਹੋ, ਕੋਰਟ ਦੇ ਅੰਦਰ ਅਤੇ ਬਾਹਰ ਹੋ, ਕਿਸੇ ਵੀ ਮੈਚ ਦੌਰਾਨ, ਪਹਿਲਾਂ ਅਤੇ ਬਾਅਦ ਵਿੱਚ।

ਮੁਕਾਬਲੇ ਵਾਲੀ ਖੇਡ ਦੌਰਾਨ ਉਮੀਦ ਕੀਤਾ ਵਿਵਹਾਰ

ਟੈਨਿਸ ਨੂੰ ਮਜ਼ੇਦਾਰ ਅਤੇ ਨਿਰਪੱਖ ਰੱਖਣ ਲਈ, ਹਰ ਕਿਸੇ ਨੂੰ ਟੈਨਿਸ ਦੀ ਭਾਵਨਾ ਨੂੰ ਕਾਇਮ ਰੱਖਣਾ ਚਾਹੀਦਾ ਹੈ, ਜਿਸ ਲਈ ਤੁਹਾਨੂੰ ਇਹ ਕਰਨ ਦੀ ਲੋੜ ਹੈ:

- 1. ਸਾਰਿਆਂ ਨਾਲ ਸਤਿਕਾਰ ਅਤੇ ਦਿਆਲਤਾ ਨਾਲ ਪੇਸ਼ ਆਓ।
- 2. ਇਮਾਨਦਾਰ, ਨਿਮਰ ਬਣੋ ਅਤੇ ਨਿਰਪੱਖਤਾ ਨਾਲ ਖੇਡੋ।
- 3. ਹਮੇਸ਼ਾ ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਜਿੱਤਣ ਨਾਲੋਂ ਚੰਗੀ ਖੇਡ ਭਾਵਨਾ ਨੂੰ ਮਹੱਤਵ ਦਿਓ।
- 4. ਆਪਣੇ ਕੰਮਾਂ ਦੀ ਜ਼ਿੰਮੇਵਾਰੀ ਖੁਦ ਲਓ।
- 5. ਆਪਣੇ ਵਿਰੋਧੀ ਖਿਡਾਰੀਆਂ, ਦਰਸ਼ਕਾਂ, ਅਧਿਕਾਰੀਆਂ ਅਤੇ ਵਲੰਟੀਅਰਾਂ ਦਾ ਸਤਿਕਾਰ ਕਰੋ।

- 1. ਨਿਯਮਾਂ ਦੀ ਪਾਲਣਾ ਕਰੋ ਅਤੇ ਜੇਕਰ ਤੁਹਾਨੂੰ ਕਿਸੇ ਚੀਜ਼ ਬਾਰੇ ਪੱਕਾ ਨਹੀਂ ਪਤਾ, ਤਾਂ ਪੁੱਛੋ।
- 2. ਸਾਰਿਆਂ ਲਈ ਇੱਕ ਸੁਰੱਖਿਅਤ, ਸ਼ਮੂਲੀਅਤ ਅਤੇ ਸਵਾਗਤਯੋਗ ਮਾਹੌਲ ਬਣਾਉਣ ਵਿੱਚ ਮੱਦਦ ਕਰੋ।
- 3. ਅਧਿਕਾਰੀਆਂ ਦੀ ਗੱਲ ਸੁਣੋ - ਉਹ ਇਹ ਯਕੀਨੀ ਬਣਾਉਣ ਲਈ ਮੌਜੂਦ ਹਨ ਕਿ ਸਭ ਕੁੱਝ ਸੁਚਾਰੂ ਢੰਗ ਨਾਲ ਚੱਲੇ।

ਜੇ ਤੁਸੀਂ ਇਹ ਸਭ ਕੁੱਝ ਕਰ ਸਕਦੇ ਹੋ, ਤਾਂ ਇਹ ਗਾਰੰਟੀ ਦੇਵੇਗਾ ਕਿ ਤੁਸੀਂ ਅਤੇ ਤੁਹਾਡੇ ਆਲੇ ਦੁਆਲੇ ਦੇ ਲੋਕ ਦੋਵੇਂ ਹੀ ਮਸਤੀ ਕਰੋਗੇ!

ਵਿਵਹਾਰ ਸੰਹਿਤਾ: ਪ੍ਰਤੀਯੋਗੀ ਖੇਡ

ਮੁਕਾਬਲੇ ਵਾਲੀ ਖੇਡ ਦੌਰਾਨ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ

ਹੇਠਾਂ ਦਿੱਤੇ ਵਿਵਹਾਰ ਉਹ ਚੀਜ਼ਾਂ ਹਨ ਜੋ ਤੁਸੀਂ ਨਹੀਂ ਕਰ ਸਕਦੇ:

- ⌚ **ਸੁਣਨਯੋਗ ਅਸ਼ਲੀਲਤਾ** - ਗਾਲਾਂ ਜਾਂ ਮਾੜੀ ਭਾਸ਼ਾ ਦੀ ਵਰਤੋਂ ਨਾ ਕਰੋ।
- ⌚ **ਦਿਖਣਯੋਗ ਅਸ਼ਲੀਲਤਾ** - ਭੱਦੇ ਜਾਂ ਅਪਮਾਨਜਨਕ ਇਸ਼ਾਰੇ ਨਾ ਕਰੋ।
- ⌚ **ਗੱਦ ਨਾਲ ਦੁਰਵਿਵਹਾਰ** - ਕੋਰਟ ਦੇ ਅੰਦਰ ਜਾਂ ਬਾਹਰ, ਗੁੱਸੇ ਨਾਲ ਜਾਂ ਖ਼ਤਰਨਾਕ ਢੰਗ ਨਾਲ ਗੱਦਾਂ ਨਾ ਮਾਰੋ ਜਾਂ ਨਾ ਹੀ ਸੁੱਟੋ।
- ⌚ **ਰੈਕੇਟ ਜਾਂ ਉਪਕਰਣ ਦੀ ਦੁਰਵਰਤੋਂ** - ਆਪਣੇ ਰੈਕੇਟ ਜਾਂ ਹੋਰ ਉਪਕਰਣਾਂ ਨੂੰ ਨਾ ਤੋੜੋ, ਨਾ ਸੁੱਟੋ ਜਾਂ ਨੁਕਸਾਨ ਨਾ ਪਹੁੰਚਾਓ।
- ⌚ **ਜ਼ੁਬਾਨੀ ਦੁਰਵਿਵਹਾਰ** - ਕਿਸੇ ਨੂੰ ਵੀ ਬੇਇੱਜ਼ਤ ਨਾ ਕਰੋ, ਧਮਕੀ ਨਾ ਦਿਓ ਜਾਂ ਮਾੜੀਆਂ ਗੱਲਾਂ ਨਾ ਕਰੋ।
- ⌚ **ਸਰੀਰਕ ਸ਼ੋਸ਼ਣ** - ਕਿਸੇ ਨੂੰ ਵੀ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਜਾਂ ਜਾਣਬੁੱਝ ਕੇ, ਮੁੱਕਾ ਨਾ ਮਾਰੋ, ਥੱਪੜ ਨਾ ਮਾਰੋ, ਧੱਕਾ ਨਾ ਦਿਓ, ਛੂਹੋ ਨਾ ਜਾਂ ਨੁਕਸਾਨ ਨਾ ਪਹੁੰਚਾਓ।
- ⌚ **ਕੋਚਿੰਗ** - ਮੈਚ ਦੌਰਾਨ (ਵਾਰਮ-ਅੱਪ ਸਮੇਤ), ਖਿਡਾਰੀ ਕਿਸੇ ਤੋਂ ਵੀ ਸੁਝਾਅ ਜਾਂ ਸਲਾਹ ਨਹੀਂ ਲੈ ਸਕਦੇ।
- ⌚ **ਸਭ ਤੋਂ ਵਧੀਆ ਯਤਨ** - ਮੈਚਾਂ ਦੌਰਾਨ ਹਮੇਸ਼ਾ ਆਪਣੀ ਪੂਰੀ ਕੋਸ਼ਿਸ਼ ਕਰੋ।

- ⌚ **ਪਹਿਰਾਵਾ ਅਤੇ ਉਪਕਰਣ** - ਢੁਕਵੇਂ ਟੈਨਿਸ ਕੱਪੜੇ ਅਤੇ ਜੁੱਤੇ ਪਾਓ।
- ⌚ **ਸਮੇਂ ਦੀ ਉਲੰਘਣਾ/ਖੇਡ ਵਿੱਚ ਦੇਰੀ** - ਮੈਚ ਸਮੇਂ ਸਿਰ ਸ਼ੁਰੂ ਕਰੋ ਅਤੇ ਬਿਨਾਂ ਕਿਸੇ ਦੇਰੀ ਦੇ ਖੇਡ ਨੂੰ ਅੱਗੇ ਵਧਾਉਂਦੇ ਰਹੋ।
- ⌚ **ਕੋਰਟ ਤੋਂ ਬਾਹਰ ਜਾਣਾ** - ਮੈਚ ਦੌਰਾਨ ਕੋਰਟ ਤੋਂ ਬਾਹਰ ਨਾ ਜਾਓ ਜਦੋਂ ਤੱਕ ਕੋਈ ਅਧਿਕਾਰੀ ਤੁਹਾਨੂੰ ਕੋਰਟ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ।
- ⌚ **ਖਿਡਾਰੀ ਵਰਗਾ ਵਿਵਹਾਰ ਨਾ ਕਰਨਾ** - ਨਿਰਪੱਖ ਖੇਡੋ, ਨਿਯਮਾਂ ਦੀ ਪਾਲਣਾ ਕਰੋ, ਆਪਣੀਆਂ ਲਾਈਨ ਗੱਦਾਂ ਨਾਲ ਇਮਾਨਦਾਰ ਰਹੋ, ਅਤੇ ਟੈਨਿਸ ਦੀ ਭਾਵਨਾ ਨੂੰ ਬਰਕਰਾਰ ਰੱਖੋ, ਭਾਵੇਂ ਤੁਸੀਂ ਹਾਰ ਰਹੇ ਹੋਵੋ।
- ⌚ **ਦੋਰ ਨਾਲ ਨਾਮ ਵਾਪਸ ਲੈਣਾ/ ਖੇਡ ਪੂਰੀ ਨਾ ਕਰਨਾ** - ਟੂਰਨਾਮੈਂਟ ਵਿੱਚ ਕੇਵਲ ਤਾਂ ਹੀ ਨਾਮ ਲਿਖਵਾਓ, ਜੇਕਰ ਤੁਸੀਂ ਉਨ੍ਹਾਂ ਨੂੰ ਖੇਡ ਸਕਦੇ ਹੋ ਅਤੇ ਪੂਰਾ ਕਰ ਸਕਦੇ ਹੋ।
- ⌚ **ਦੋ ਟੂਰਨਾਮੈਂਟ ਖੇਡਣਾ** - ਇੱਕੋ ਸਮੇਂ ਦੋ ਟੂਰਨਾਮੈਂਟਾਂ ਵਿੱਚ ਨਾਮ ਨਾ ਲਿਖਵਾਓ, ਜਦ ਤੱਕ ਤੁਹਾਡੇ ਕੋਲ ਵਿਸ਼ੇਸ਼ ਮੰਨਜ਼ੂਰੀ ਨਾ ਹੋਵੇ।
- ⌚ **ਸਮੇਂ ਦੀ ਪਾਬੰਦਤਾ ('ਹਾਜ਼ਰ ਨਾ ਹੋਣਾ')** - ਆਪਣੇ ਮੈਚ ਦੇ ਬੁਲਾਏ ਜਾਣ ਦੇ 15 ਮਿੰਟਾਂ ਦੇ ਅੰਦਰ ਖੇਡਣ ਲਈ ਤਿਆਰ ਰਹੋ।

ਸਾਈਡਲਾਈਨ ਵਿਵਹਾਰ

ਅਸੀਂ ਜਾਣਦੇ ਹਾਂ ਕਿ ਬੱਚੇ ਟੈਨਿਸ ਖੇਡਣ ਦਾ ਸਭ ਤੋਂ ਵੱਧ ਮਜ਼ਾ ਉਦੋਂ ਲੈਂਦੇ ਹਨ, ਜਦੋਂ ਤੁਹਾਡੇ ਕੋਲ ਪਾਸੇ 'ਤੇ ਅਜਿਹੇ ਦਰਸ਼ਕ ਨਹੀਂ ਬੈਠੇ ਹੁੰਦੇ ਹਨ ਜੋ ਤੁਹਾਡੇ ਨਾਲ ਮਾੜਾ ਵਿਵਹਾਰ ਕਰਦੇ ਹਨ, ਤੁਹਾਡੇ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦੇ ਹਨ ਜਾਂ ਹੌਸਲਾ ਤੋੜ ਰਹੇ ਹੁੰਦੇ ਹਨ। ਮਾਪਿਆਂ/ਸਰਪ੍ਰਸਤਾਂ ਅਤੇ ਦਰਸ਼ਕਾਂ ਤੋਂ ਖਿਡਾਰੀਆਂ ਦਾ ਸਕਾਰਾਤਮਕ ਢੰਗ ਨਾਲ ਸਮਰਥਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਕਦੇ ਵੀ:

- ⌚ ਕਿਸੇ ਨੂੰ ਡਰਾਉ ਨਾ, ਧਮਕੀ ਨਾ ਦਿਓ ਜਾਂ ਸਥਾਨ 'ਤੇ ਕਿਸੇ ਵੀ ਤਰੀਕੇ ਦੀ ਰੁਕਾਵਟ ਨਾ ਪੈਦਾ ਕਰੋ।
- ⌚ ਕਦੇ ਵੀ ਭੱਦੀਆਂ ਜਾਂ ਅਪਮਾਨਜਨਕ ਟਿੱਪਣੀਆਂ ਜਾਂ ਇਸ਼ਾਰੇ ਨਾ ਕਰੋ।
- ⌚ ਮੈਚ ਦੌਰਾਨ ਖਿਡਾਰੀਆਂ ਨੂੰ ਕੋਚਿੰਗ ਨਾ ਦਿਓ।
- ⌚ ਐਸਾ ਵਿਵਹਾਰ ਨਾ ਕਰੋ, ਜੋ ਖੇਡ ਨੂੰ ਦੂਜਿਆਂ ਲਈ ਘੱਟ ਮਜ਼ੇਦਾਰ, ਅਸੁਰੱਖਿਅਤ ਜਾਂ ਅਣਸੁਖਾਵਾਂ ਬਣਾਏ।



ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਕਿਸੇ ਅਧਿਕਾਰੀ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜਿਸ ਨਾਲ ਤੁਸੀਂ ਗੱਲ ਕਰਨ ਵਿੱਚ ਅਰਾਮਦੇਹ ਮਹਿਸੂਸ ਕਰਦੇ ਹੋ ਅਤੇ ਮਾੜੇ ਸਾਈਡਲਾਈਨ ਵਿਵਹਾਰ ਦੀ ਰਿਪੋਰਟ ਕਰੋ।

ਵਿਵਹਾਰ ਸੰਹਿਤਾ: ਪ੍ਰਤੀਯੋਗੀ ਖੇਡ

ਜੇਕਰ ਤੁਸੀਂ ਨਿਯਮ ਤੋੜਦੇ ਹੋ ਤਾਂ ਕੀ ਹੁੰਦਾ ਹੈ?

ਇੱਕ ਖਿਡਾਰੀ ਦੇ ਤੌਰ 'ਤੇ, ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਤੁਸੀਂ ਵਿਵਹਾਰ ਸੰਹਿਤਾ ਦੀ ਉਲੰਘਣਾ ਕਰ ਰਹੇ ਹੋ ਸਕਦੇ ਹੋ। ਇਸਨੂੰ ਸੰਹਿਤਾ ਦੀ ਉਲੰਘਣਾ ਕਿਹਾ ਜਾਂਦਾ ਹੈ, ਅਤੇ ਹਰ ਵਾਰ ਜਦੋਂ ਤੁਹਾਨੂੰ ਕੋਡ ਦੀ ਉਲੰਘਣਾ ਮਿਲਦੀ ਹੈ ਤਾਂ ਤੁਹਾਨੂੰ ਇੱਕ ਅਨੁਸ਼ਾਸਨੀ ਅੰਕ ਮਿਲ ਸਕਦਾ ਹੈ, ਜੋ ਤੁਹਾਡੇ ਵਿਵਹਾਰ ਰਿਕਾਰਡ ਵਿੱਚ ਦਰਜ ਹੁੰਦਾ ਹੈ। ਜੇਕਰ ਕੋਈ ਅਧਿਕਾਰੀ ਤੁਹਾਨੂੰ ਕੁਝ ਗਲਤ ਕਰਦੇ ਹੋਏ ਦੇਖਦਾ ਹੈ, ਤਾਂ ਉਹ ਤੁਹਾਨੂੰ ਸੰਹਿਤਾ ਉਲੰਘਣਾ ਦਾ ਦੋਸ਼ੀ ਠਹਿਰਾ ਸਕਦਾ ਹੈ, ਜਾਂ ਤੁਹਾਡੇ ਵਿਵਹਾਰ ਦੀ ਰਿਪੋਰਟ ਕੀਤੀ ਜਾ ਸਕਦੀ ਹੈ, ਅਤੇ ਤੁਹਾਨੂੰ ਬਾਅਦ ਵਿੱਚ ਅਨੁਸ਼ਾਸਨੀ ਅੰਕ ਮਿਲ ਸਕਦੇ ਹਨ।

ਇਹ ਜਾਣਨਾ ਮਹੱਤਵਪੂਰਨ ਹੈ ਕਿ:

- 12 ਮਹੀਨਿਆਂ ਵਿੱਚ 4 ਤੋਂ ਵੱਧ ਅਨੁਸ਼ਾਸਨੀ ਮਿਲਣ ਦੇ ਨਤੀਜੇ ਵਜੋਂ ਤੁਹਾਨੂੰ ਖੇਡਣ ਤੋਂ ਮੁਅੱਤਲ ਕੀਤਾ ਜਾਵੇਗਾ।
- ਜਿੰਨੇ ਜ਼ਿਆਦਾ ਅੰਕ ਤੁਸੀਂ ਪ੍ਰਾਪਤ ਕਰੋਗੇ, ਓਨਾ ਹੀ ਜ਼ਿਆਦਾ ਸਮਾਂ ਤੁਹਾਨੂੰ ਮੁਅੱਤਲ ਕੀਤਾ ਜਾ ਸਕਦਾ ਹੈ।
- ਗੰਭੀਰ ਘਟਨਾਵਾਂ ਲਈ, ਤੁਹਾਡੇ ਵਿਵਹਾਰ ਨੂੰ ਅਨੁਸ਼ਾਸਨੀ ਸਮੀਖਿਆ ਪੈਨਲ ਕੋਲ ਭੇਜਿਆ ਜਾ ਸਕਦਾ ਹੈ ਜੋ ਅੱਗੇ ਦੀ ਕਾਰਵਾਈ ਬਾਰੇ ਫ਼ੈਸਲਾ ਲੈ ਸਕਦਾ ਹੈ।

ਸਾਡਾ ਟੀਚਾ ਤੁਹਾਨੂੰ ਮੈਦਾਨ 'ਤੇ ਰੱਖਣਾ, ਮੌਜ-ਮਸਤੀ ਕਰਨਾ ਅਤੇ ਨਿਰਪੱਖ ਖੇਡਣਾ ਹੈ। **ਨਿਯਮਾਂ ਦੀ ਪਾਲਣਾ ਕਰੋ, ਸਤਿਕਾਰ ਨਾਲ ਖੇਡੋ, ਅਤੇ ਟੈਨਿਸ ਦਾ ਆਨੰਦ ਮਾਣੋ!**



ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਸੇ ਅਧਿਕਾਰੀ ਨੂੰ ਪੁੱਛੋ ਜਾਂ ਟੈਨਿਸ ਆਸਟ੍ਰੇਲੀਆ ਦੀ ਇੰਟੈਗਰਿਟੀ ਟੀਮ ਨਾਲ ਸੰਪਰਕ ਕਰੋ:
integrity@tennis.com.au

ਬੇਦਾਅਵਾ: ਇਹ ਤੱਥ ਸ਼ੀਟ ਵਿਵਹਾਰ ਸੰਹਿਤਾ (ਦੇ ਕੋਡ): ਪ੍ਰਤੀਯੋਗੀ ਖੇਡ ਦੀ ਥਾਂ ਨਹੀਂ ਲੈਂਦੀ। ਇਹ ਨੀਤੀ ਲਾਗੂ ਹੁੰਦੀ ਹੈ ਅਤੇ ਕਿਸੇ ਵੀ ਮਾਮਲੇ ਵਿੱਚ ਇਸ ਤੱਥ ਸ਼ੀਟ ਤੋਂ ਉੱਪਰ ਰਹੇਗੀ।

Working in partnership with



**SPORT INTEGRITY
AUSTRALIA**